

FORMAT OF APPLICATION

1. Post applied for
2. Name of applicant (in Block Letters)
3. Father's name (in Block Letters)
4. Date of birth(with age in yrs)
5. Male/Female
6. Nationality
7. Marital status
8. Whether belongs to reserve category(Yes/No)
(If yes, specify the name of the Reserved Category)
9. Permanent address
10. Correspondence Address with Phone number or Mobile Number
11. Qualifications

Affix recent
passport size
photograph
(attested)

Sr. No.	Educational and other qualifications	Year of passing	University/ Board	Maximum marks	Marks obtained	%age

12.Experience if any

Sr. No.	Name of Employer	Designation	Duration		Total period
			From	To	
				Total	

Note:- Experience of those candidates will be considered who apply through proper channel or whose attested copies of EPF/CPF slips are attached with the application form.

I _____ hereby declare that the particulars mentioned above are true and correct to the best of my knowledge and nothing has been concealed there from.

Signature of the applicant

Place:

Dated:

Contd.....

Identification Certificate

Certificate should be attested by any one of the followings:

1. Gazetted Officer of the State Govt. /Centre Govt.
2. Member of Parliament or State Assembly
3. Sub-Divisional Magistrate/Officer
4. Tehsildar or Naib/Deputy Tehsildar who has been given the powers of Magistrate.
5. Principal/Headmaster of any Govt. /aided educational institution.
6. Block Development Officer

Certified that I know Mr. /Mrs/Ms. _____ son/daughter/wife of Mr. _____ for the last _____ years _____ months and the information given by him is true and correct to the best of my knowledge & belief and nothing has been concealed there from.

Signature _____

Designation _____

Address (with Seal/Stamp)

Place:

Dated:

ਬਿਨੈ-ਪੱਤਰ ਫਾਰਮ

1. ਅਸਾਮੀ ਦਾ ਨਾਂ :
2. ਉਮੀਦਵਾਰ ਦਾ ਨਾਮ :
3. ਪਿਤਾ ਦਾ ਨਾਂ :
4. ਜਨਮ ਤਾਰੀਖ (ਸਾਲਾਂ ਵਿੱਚ ਉਮਰ ਸਮੇਤ) :
5. ਪੁਰਸ਼/ਇਸਤਰੀ :
6. ਕੌਮੀਅਤ :
7. ਵਿਆਹਿਆ ਹੈ ਜਾਂ ਨਹੀਂ :
8. ਕੀ ਤੁਸੀਂ ਰਾਖਵੀਂ ਸ਼੍ਰੇਣੀ ਨਾਲ ਸਬੰਧਿਤ ਹੋ,
ਜੇਕਰ ਹੋ ਤਾਂ ਰਾਖਵੀਂ ਸ਼੍ਰੇਣੀ ਦਾ ਨਾਂ ਦੱਸੋ
9. ਰਿਹਾਇਸ਼ ਦਾ ਪੱਕਾ ਪਤਾ :
10. ਚਿੱਠੀ-ਪੱਤਰ ਲਈ ਪਤਾ (ਫੋਨ/ਮੋਬਾਈਲ ਨੰਬਰ ਸਮੇਤ) :

ਤਸਦੀਕਸ਼ੁਦਾ
ਤਾਜ਼ਾ ਪਾਸਪੋਰਟ
ਸਾਈਜ਼ ਫੋਟੋ
ਚਿਪਕਾਓ

11. ਯੋਗਤਾਵਾਂ :

ਲੜੀ ਨੰ.	ਵਿਦਿਅਕ ਯੋਗਤਾ ਅਤੇ ਹੋਰ ਯੋਗਤਾਵਾਂ	ਪਾਸ ਕਰਨ ਦਾ ਸਾਲ	ਯੂਨੀਵਰਸਿਟੀ/ਬੋਰਡ	ਵੱਧ ਤੋਂ ਵੱਧ ਨੰਬਰ	ਪ੍ਰਾਪਤ ਕੀਤੇ ਨੰਬਰ	ਪ੍ਰਤੀਸ਼ਤ

12. ਤਜਰਬਾ ਜੇਕਰ ਕੋਈ ਹੈ :

ਲੜੀ ਨੰ.	ਨਿਯੁਕਤੀਕਾਰ ਦਾ ਨਾਂ	ਅਹੁਦਾ	ਸਮਾਂ		ਕੁੱਲ ਸਮਾਂ
			ਤੋਂ	ਤਕ	
ਕੁੱਲ					

ਨੋਟ: ਜਿਹੜੇ ਉਮੀਦਵਾਰ ਯੋਗ ਪ੍ਰਣਾਲੀ ਰਾਹੀਂ ਬਿਨੈ-ਪੱਤਰ ਭੇਜਣਗੇ ਜਾਂ ਜਿਨ੍ਹਾਂ ਉਮੀਦਵਾਰਾਂ ਦੀਆਂ ਈ.ਪੀ.ਐਫ./ਸੀ.ਪੀ.ਐਫ. ਦੀਆਂ ਤਸਦੀਕਸ਼ੁਦਾ ਕਾਪੀਆਂ ਬਿਨੈ-ਪੱਤਰ ਨਾਲ ਨੱਥੀ ਹੋਣਗੀਆਂ, ਉਨ੍ਹਾਂ ਦਾ ਤਜਰਬਾ ਵਿਚਾਰਿਆ ਜਾਵੇਗਾ ।

ਮੈਂ.....ਘੋਸ਼ਣਾ ਕਰਦਾ ਹਾਂ ਉਪਰੋਕਤ ਦਿੱਤੀ ਗਈ ਜਾਣਕਾਰੀ ਮੇਰੇ ਗਿਆਨ ਅਤੇ ਵਿਸ਼ਵਾਸ ਮੁਤਾਬਿਕ ਸਹੀ ਅਤੇ ਦਰੁਸਤ ਹੈ, ਇਸ ਵਿੱਚ ਕੋਈ ਵੀ ਤੱਥ ਛੁਪਾਇਆ ਨਹੀਂ ਗਿਆ ।

ਬਿਨੈਕਾਰ ਦੇ ਹਸਤਾਖਰ

ਮਿਤੀ:
ਸਥਾਨ:

ਪਹਿਚਾਨ ਸਰਟੀਫਿਕੇਟ

ਸਰਟੀਫਿਕੇਟ ਹੇਠ ਲਿਖਿਆਂ ਵਿੱਚੋਂ ਕਿਸੇ ਇੱਕ ਵੱਲੋਂ ਤਸਦੀਕ ਕੀਤਾ ਹੋਵੇ:

1. ਕੇਂਦਰੀ ਜਾਂ ਰਾਜ ਸਰਕਾਰ ਦਾ ਕੋਈ ਗਜ਼ਟਿਡ ਅਫ਼ਸਰ ;
2. ਸੰਸਦ ਜਾਂ ਵਿਧਾਨ ਸਭਾ ਦਾ ਮੈਂਬਰ;
3. ਸਬ-ਡਵੀਜ਼ਨਲ ਮੈਜਿਸਟਰੇਟ/ਅਫ਼ਸਰ;
4. ਤਹਿਸੀਲਦਾਰ ਜਾਂ ਨਾਇਬ/ਡਿਪਟੀ ਤਹਿਸੀਲਦਾਰ ਜਿਸ ਨੂੰ ਮੈਜਿਸਟਰੇਟ ਦੇ ਅਧਿਕਾਰ ਦਿੱਤੇ ਗਏ ਹੋਣ;
5. ਸਰਕਾਰੀ/ਮਾਨਤਾ ਪ੍ਰਾਪਤ ਵਿਦਿਅਕ ਸੰਸਥਾ ਦੇ ਪ੍ਰਿੰਸੀਪਲ ਜਾਂ ਹੈਡ ਮਾਸਟਰ;
6. ਬਲਾਕ ਵਿਕਾਸ ਅਫ਼ਸਰ ।

ਤਸਦੀਕ ਕੀਤਾ ਜਾਂਦਾ ਹੈ ਕਿ ਮੈਂਪੁੱਤਰ/ਪੁੱਤਰੀ ਸ੍ਰੀ

ਨੂੰ ਪਿਛਲੇਸਾਲ.....ਮਹੀਨੇ ਤੋਂ ਜਾਣਦਾ ਹਾਂ ਅਤੇ ਉਸ ਵੱਲੋਂ ਦਿੱਤੀ ਗਈ ਸੂਚਨਾ/ਵਿਰਵਾ ਮੇਰੀ ਜਾਣਕਾਰੀ ਅਤੇ ਵਿਸ਼ਵਾਸ ਅਨੁਸਾਰ ਠੀਕ ਹੈ ।

ਤਸਦੀਕ ਕਰਤਾ ਦਾ ਨਾਂ:.....

ਹਸਤਾਖਰ.....
ਅਹੁਦਾ/ਹਿਸੀਅਤ/ਪਦਵੀ.....
ਪਤਾ (ਮੋਹਰ ਸਮੇਤ).....
.....

ਸਥਾਨ.....
ਮਿਤੀ.....